

# ਸਚਾਈ ਨੂੰ ਆਪਣੇ ਜੀਵਨ ਦੀ ਹਕੀਕਤ ਬਣਾਉਣਾ

## ਰੋਮੀਆਂ ਛੇ ਅਧਿਆਇ ਦਾ ਅਧਿਐਨ

ਫਰੈਂਕਲਿਨ ਦੇ ਨੋਟਸ

ਯਸਾਯਾਹ 5:13 ਮੇਰੀ ਪਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ

- ਅਸੀਰੀ ਸ਼ਬਦ ਦਾ ਅਰਥ ਹੈ: ਨਿਰਵਸਤਰ ਕਰਨਾ, ਖਾਸ ਕਰਕੇ ਸ਼ਰਮਨਾਕ ਭਾਵ ਵਿੱਚ; ਅਰਥ ਵਜੋਂ, ਗੁਲਾਮ ਬਣਾਉਣਾ ਅਤੇ ਅਮ ਤੌਰ ਤੇ ਗੁਲਾਮਾਂ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਸਨ।

(ਉਦਾਹਰਣ: ਯਸਾਯਾਹ 20:4)

- ਸਾਡੀ "ਬੇਸਮਝੀ" ਕਰਕੇ ਸ਼ਤਾਨ ਸਾਨੂੰ ਅਸੀਰੀ ਭਾਵ ਗੁਲਾਮੀ ਵਿੱਚ ਲੈ ਜਾਂਦਾ ਹੈ ਅਤੇ ਸਾਨੂੰ ਸ਼ਰਮਿੰਦਗੀ ਅਤੇ ਅਪਮਾਨ ਵਿੱਚ ਘੁਮਾਉਂਦਾ ਹੈ।
- ਜੇ ਅਸੀਂ ਨਹੀਂ ਜਾਣਦੇ ਉਸ ਦੇ ਕਾਰਨ ਸਾਡਾ ਨੁਕਸਾਨ ਹੋ ਸਕਦਾ ਹੈ / ਸਾਨੂੰ ਕੀਮਤ ਚੁਕਾਉਣੀ ਪੈ ਸਕਦੀ ਹੈ / ਸਾਨੂੰ ਸ਼ਰਮਿੰਦਿਆਂ ਹੋਣਾ ਪੈ ਸਕਦਾ ਹੈ / ਅਤੇ ਅਸੀਂ ਜੰਜੀਰਾਂ ਵਿੱਚ ਜਕੜੇ ਰਹਿ ਸਕਦੇ ਹਾਂ।

2 ਕੁਰਿੰਥੀਆਂ 2:11 ਭਈ ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ।

- ਸ਼ਤਾਨ ਤੁਹਾਨੂੰ ਰਾਜ ਵਿੱਚੋਂ ਕਢਾ ਕੇ ਅਤੇ ਤੁਹਾਡਾ ਨੰਗੇਜ ਉਘਾੜ ਕੇ, ਜਿਵੇਂ ਉਸ ਨੇ ਆਦਮ ਅਤੇ ਹਵਾ ਨਾਲ ਕੀਤਾ, ਤੁਹਾਨੂੰ ਗੁਲਾਮ ਬਣਾ ਕੇ ਅਤੇ ਅਸੀਰੀ ਵਿੱਚ ਲਿਜਾ ਕੇ ਖੁਸ਼ ਹੁੰਦਾ ਹੈ (ਉਤਪਤ 3:7)।

ਉਤਪਤ 2:16:17 ਤਾਂ ਯਹੋਵਾਹ ਪਰਮੇਸੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ "ਬਾਗ ਦੇ ਹਰ ਬਿਰਫ ਤੋਂ ਤੂੰ ਨਿਸੰਗ ਖਾਈਂ ਪਰ ਭਲੇ ਬੂਰੇ ਦੀ ਸਿਆਣ ਦੇ ਬਿਰਫ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ।"

ਉਤਪਤ 3:4-7 ਸੱਪ ਨੇ ਔਰਤ ਨੂੰ ਆਖਿਆ, "ਤੁਸੀਂ ਕਦੇ ਨਾ ਮਰੇਗੇ!"

- ਉਹ ਕੌਣ ਹੈ ਜੋ ਸਚਾਈ ਨੂੰ ਸਾਡੇ ਤੋਂ ਲੁਕਾਈ ਰੱਖਦਾ ਹੈ ? ? ? ਅਤੇ ਸਾਨੂੰ ਅਜਿਹੀਆਂ ਝੂਠੀਆਂ ਗੱਲਾਂ ਦੱਸਦਾ ਹੈ ਜਿਨ੍ਹਾਂ ਤੇ ਅਸੀਂ ਮੂਰਖਾਂ ਵਾਂਗ ਵਿਸ਼ਵਾਸ ਕਰ ਲੈਂਦੇ ਹਾਂ?

5 "ਸਗੋਂ ਪਰਮੇਸੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸੁਰ ਵਾਂਗ ਭਲੇ ਬੂਰੇ ਦੀ ਸਿਆਣ ਵਾਲੇ ਹੋ ਜਾਓਗੇ।"

- ਪਰਮੇਸੁਰ ਕਦੇ ਨਹੀਂ ਚਾਹੁੰਦਾ ਸੀ ਕਿ ਅਸੀਂ ਬੁਰਿਆਈ ਨੂੰ ਜਾਣੀਏ, ਪਰ ਕੇਵਲ ਭਲਿਆਈ ਨੂੰ।

6 “ਜਾਂ ਤੀਵੀਂ ਨੇ **ਵੇਖਿਆ** ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ **ਭਾਉਂਦਾ** ਹੈ ਅਤੇ ਉਹ ਬਿਰਛ **ਬੁੱਧ** ਦੇਣ ਲਈ ਲੋੜੀਦਾ ਹੈ,

- ਪਰਮੇਸ਼ੁਰ ਦੇ ਵਚਨ ਤੋਂ ਮਿਲਣ ਵਾਲੀ ਬੁੱਧ ਨੂੰ ਠੁਕਰਾ ਦਿੱਤਾ ਅਤੇ ਇਸ ਦੇ ਬਜਾਏ ਜੇ ਦੁਸ਼ਟ ਨੇ ਉਸ ਨੂੰ **ਵਿਖਾਇਆ** ਅਤੇ **ਦੱਸਿਆ** ਉਸ ਵਿੱਚੋਂ ਲੈ ਲਿਆ।
- ਅੱਜ ਵੀ ਲੋਕ ਇਸੇ ਤਰ੍ਹਾਂ ਕਰਦੇ ਹਨ ਅਤੇ ਜੇ ਅਸੀਂ **ਵੇਖਦੇ ਜਾਂ ਸੁਣਦੇ** ਹਾਂ ਉਸ ਵਿੱਚੋਂ ਬੁੱਧ ਅਤੇ ਸਮਝ ਨੂੰ ਭਾਲਦੇ ਹਾਂ ਅਤੇ **ਪਰਮੇਸ਼ੁਰ** ਅਤੇ ਉਸ ਦੇ ਵਚਨ ਨੂੰ ਠੁਕਰਾਉਂਦੇ ਜਾਂ ਫਿਰ ਇਸ ਵੱਲ ਤੱਕਦੇ ਹੀ ਨਹੀਂ।

ਤਾਂ ਉਸ ਨੇ ਉਹ ਦੇ ਫਲ ਤੋਂ ਲਿਆ ਤੇ ਆਪ ਖਾਧਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਧਾ। (ਇੱਕ ਛੋਟੀ ਜਿਹੀ ਅਣਆਗਿਆਕਾਰੀ ਦੇ ਬੜੇ ਕਠਿਨ ਜਾਂ ਬੇਹੱਦ ਬੁਰੇ ਨਤੀਜੇ ਹੋ ਸਕਦੇ ਹਨ)

7 ਤਦ ਦੋਹਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਜਾਣ ਲਿਆ ਭਈ ਅਸੀਂ **ਨੰਗੇ** ਹਾਂ ਸੇ ਉਨ੍ਹਾਂ ਨੇ **ਫਗੂੜੀ ਦੇ ਪੱਤੇ** ਸੀਉਂਕੇ ਆਪਣੇ ਲਈ ਤਹਿਮਦ ਬਣਾਏ।

- ਇਸ ਤਰ੍ਹਾਂ ਉਹ **ਬਾਗ ਵਿੱਚੋਂ ਕੱਢੇ ਗਏ** ਅਤੇ **ਅਸੀਰੀ** ਵਿੱਚ ਚਲੇ ਗਏ। ਪਰਮੇਸ਼ੁਰ ਦੇ ਵਚਨ ਬਾਰੇ ਸਾਡੀ ਸਮਝ ਦੀ ਘਾਟ ਅਤੇ ਇਸ ਦੀ ਅਣਆਗਿਆਕਾਰੀ ਕਰਕੇ ਸਾਡੀ ਜ਼ਿੰਦਗੀ ਹੋਰ ਜ਼ਿਆਦਾ ਐਖੀ ਬਣ ਜਾਂਦੀ ਹੈ – “**ਕੰਡੇ ਅਤੇ ਕੰਡਿਆਲੇ**,” ਅਤੇ “**ਮੂੰਹ ਦਾ ਮੁੜ੍ਹਕਾ**”।
- ਸ਼ਤਾਨ ਨੇ ਉਨ੍ਹਾਂ ਨੂੰ ਲੱਜਿਆਵਾਨ ਕੀਤਾ ਅਤੇ ਉਨ੍ਹਾਂ ਦਾ ਨੰਗੇਜ ਉਘਾੜਿਆ। ਸਾਨੂੰ ਮੂਰਖ ਬਣਾ ਕੇ ਉਸ ਨੂੰ ਖੁਸ਼ੀ ਮਿਲਦੀ ਹੈ ਅਤੇ ਜਦੋਂ ਉਹ ਵੇਖਦਾ ਹੈ ਕਿ ਅਸੀਂ ਆਪਣੀ ‘**ਸਮਝ ਦੀ ਘਾਟ**’ ਕਰਕੇ ਕਿਵੇਂ **ਫਗੂੜੀ ਦੇ ਪੱਤਿਆਂ** ਵਰਗੀ ਨਿਕੰਮੀ ਜਿਹੀ ਚੀਜ਼ ਨਾਲ ਆਪਣੀਆਂ ਨਾਕਾਮੀਆਂ ਅਤੇ ਆਪਣੀ ਸ਼ਰਮਿੰਦਗੀ ਨੂੰ ਕੱਜਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਹੱਸਦਾ ਵੀ ਹੋਵੇਗਾ।
- ਕਿੰਨੀ ਵਾਰ ਅਸੀਂ ਆਪਣੀਆਂ ਗਲਤੀਆਂ ਨੂੰ “ਕੱਜਦੇ” ਅਤੇ ਆਪਣਾ ਬਚਾਅ ਕਰਦੇ ਹਾਂ – ਛੋਟੀ ਨਾਲ ਫਗੂੜੀ ਦੇ ਪੱਤਿਆਂ ਨੂੰ ਹੱਥ ਪਾਉਂਦੇ ਹਾਂ?
- ਅਫ਼ਸੀਆਂ 6:11 ਅਤੇ 14 ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੇ ਤਾਂ ਜੇ ਤੁਸੀਂ **ਸ਼ਤਾਨ ਦੇ ਫਲ ਛਿੱਦ੍ਰਾਂ** ਦੇ ਸਾਹਮਣੇ ਖਲੇ ਸੱਕੋ।  
(14) ਇਸ ਲਈ ਆਪਣੀ ਕਮਰ **ਸਚਿਆਈ** ਨਾਲ ਕੱਸ ਕੇ ਖਲੇ ਜਾਓ

❖ ਅਸੀਂ ਸਭ ਨੇ ਆਪਣੀ ਕਮਰ ਜਾਂ ਤਾਂ **ਸਚਿਆਈ** ਨਾਲ ਕੱਸੀ ਹੋਈ ਹੈ ਜਾਂ **ਫਗੂੜੀ ਦੇ ਪੱਤਿਆਂ** ਨਾਲ।

ਹੇਸ਼ੋਆ 4:6 ਮੇਰੀ ਪਰਜਾ ਗਿਆਨ ਬਹੁਣੀ \*ਨਾਸ ਹੁੰਦੀ ਹੈ।

- 'ਇਬਰਾਨੀ ਸ਼ਬਦ ਦਾ ਅਰਥ ਹੈ: ਬੇਸਮਝ ਹੋਣਾ, ਨਿਰਉੱਤਰ ਹੋਣਾ, ਬਰਬਾਦ ਹੋਣਾ, ਵੱਢੇ ਜਾਣਾ, ਨਾਕਾਮ ਜਾਂ ਨਾਸ ਹੋਣਾ, ਤਬਾਹ ਹੋਣਾ।
- ਗਿਆਨ ਦੀ ਘਾਟ (ਬੇਸਮਝੀ) ਤੁਹਾਡਾ ਬਹੁਤ ਨੁਕਸਾਨ ਕਰ ਸਕਦੀ ਹੈ, ਇਸ ਦੇ ਕਾਰਨ ਤੁਸੀਂ ਨਾਕਾਮ ਹੋ ਸਕਦੇ ਹੋ, ਨੁਕਸਾਨ ਉਠਾਉਣਾ, ਅਤੇ ਮੌਕੇ ਗੁਆਉਣਾ।

ਕਈ ਲੋਕ ਜਿਸ ਚੀਜ਼ ਨੂੰ ਸੱਚ ਆਖਦੇ ਹਨ ਉਹ ਹਮੇਸ਼ਾ ਸੱਚ ਨਹੀਂ ਹੁੰਦੀ।

ਕੁਝ "ਸਚਾਈਆਂ" ਸਾਡੀ ਸੋਚ ਦੇ ਅਨੁਸਾਰ ਹੁੰਦੀਆਂ ਹਨ, ਭਾਵ ਕਿ – ਸਾਡੇ ਆਪਣੇ ਨਜ਼ਰੀਏ ਤੋਂ।

### ਆਦਮੀ ਦੇ ਨਜ਼ਰੀਏ ਦੇ ਉਦਾਹਰਣ

(ਗਿਆਨ-ਇੰਦਰੀਆਂ ਰਾਹੀਂ, ਖਾਸ ਕਰਕੇ ਵੇਖਣ ਜਾਂ ਸੁਣਨ ਰਾਹੀਂ ਕਿਸੇ ਗੱਲ ਤੋਂ ਜਾਣੂ ਹੋਣਾ):

- ਇੱਕ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਸਮਤਲ ਹੈ ਅਤੇ ਸੂਰਜ ਧਰਤੀ ਦੁਆਲੇ ਘੁੰਮਦਾ ਹੈ। 1600ਵੀਂ ਸ਼ਤਾਬਦੀ ਵਿੱਚ ਗੈਲੀਲਿਓ ਨੇ ਆਪਣੇ ਟੈਲੀਸਕੋਪ ਨਾਲ ਇਹ ਪਤਾ ਲਗਾਇਆ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਜੋ ਕਿ ਉਸ ਗੱਲ ਦੇ ਉਲਟ ਸੀ ਜਿਸ ਨੂੰ ਉਸ ਸਮੇਂ ਸੱਚ ਮੰਨਿਆ ਜਾਂਦਾ ਸੀ ਭਾਵ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ।

ਕੈਥੋਲਿਕ ਚਰਚ ਨੇ ਉਸ ਨੂੰ ਉਸ ਦੀ ਬਾਕੀ ਸਾਰੀ ਜ਼ਿੰਦਗੀ ਲਈ ਕੈਦ ਕਰ ਦਿੱਤਾ ਕਿਉਂਕਿ ਉਸ ਦੀ ਇਸ ਖੋਜ ਨਾਲ ਸੱਚ ਬਾਰੇ ਉਨ੍ਹਾਂ ਦੀ ਸੋਚ ਨੂੰ ਚੁਣੌਤੀ ਮਿਲੀ।

- ਸਭ ਕੁਝ ਅਰਬਾਂ ਸਾਲਾਂ ਵਿੱਚ ਲੇਸਦਾਰ ਪਦਾਰਥ ਵਿੱਚੋਂ ਆਪਣੇ ਆਪ ਪੈਦਾ ਹੋ ਗਿਆ ਅਤੇ ਹੋਂਦ ਵਿੱਚ ਆ ਗਿਆ। ਜਿਸ ਨੂੰ ਕਿਹਾ ਜਾਂਦਾ ਹੈ: "ਵਿਕਾਸ ਦਾ ਸਿਧਾਂਤ।"
- ਮਨੁੱਖ ਦੀ "ਨਜ਼ਰੀਏ" ਨੇ ਬਹੁਤ ਸਾਰੇ ਸਿਧਾਂਤ ਕਾਇਮ ਕੀਤੇ ਜੋ ਕਿ ਸਮੇਂ ਦੇ ਨਾਲ-ਨਾਲ ਗਲਤ ਸਿੱਧ ਹੋਏ।

ਸਰਬਸ਼ਕਤੀਮਾਨ ਪ੍ਰਭੂ ਪਰਮੇਸੁਰ ਜਿਸ ਚੀਜ਼ ਨੂੰ ਸੱਚ ਆਖਦਾ ਹੈ ਅਸਲ ਵਿੱਚ ਉਹੋ ਸੱਚ ਹੈ।

ਉਸ ਦੀ ਸੋਚ, ਚੀਜ਼ਾਂ ਬਾਰੇ ਉਸ ਦਾ ਨਜ਼ਰੀਆ ਬਿਲਕੁੱਲ 'ਸਟੀਕ' ਹੈ, ਇਹੋ ਸੱਚ ਹੈ।

- ਯੂਹੰਨਾ 1:1 ਆਦ ਵਿੱਚ ਸ਼ਬਦ ਸੀ ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ। (14) ਅਤੇ ਸ਼ਬਦ ਦੇਹ ਧਾਰੀ ਹੋਇਆ ਅਤੇ ਕਿਰਪਾ ਅਤੇ **ਸਚਿਆਈ** ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੇ ਇਕਲੋਤੇ ਦੇ ਤੇਜ ਵਰਗਾ ਡਿੱਠਾ।
- ਯਿਸੂ ਨੇ ਪਿਲਾਤੁਸ ਨੂੰ ਕਿਹਾ: **ਮੈਂ ਇਸੇ ਲਈ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।** ਪਿਲਾਤੁਸ ਨੇ ਉਸ ਨੂੰ ਕਿਹਾ, **“ਸਚਿਆਈ ਹੁੰਦੀ ਕੀ ਹੈ?”** ਯੂਹੰਨਾ 18:37-38  
ਇਹ ਚੰਗਾ ਸਵਾਲ ਹੈ। ਹਿੰਦੂਵਾਦ ਆਖਦਾ ਹੈ “ਸਚਾਈ ਇਹ ਹੈ।” ਇਸਲਾਮ ਆਖਦਾ ਹੈ “ਸਚਾਈ ਇਹ ਹੈ।” ਇਸੇ ਤਰ੍ਹਾਂ, ਬੁੱਧ ਧਰਮ...ਸਿੱਖ ਧਰਮ...ਜੈਨ ਧਰਮ...ਅਤੇ ਹੋਰ ਬਹੁਤ ਸਾਰੇ ਧਰਮ।
- ਯਿਸੂ ਨੇ ਕਿਹਾ: **ਰਾਹ, ਸਚਿਆਈ ਅਤੇ ਜੀਉਣ ਮੈਂ ਹਾਂ; ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ।** ਯੂਹੰਨਾ 14:6
- **ਜੇ ਤੁਸੀਂ ਮੇਰੇ ਬਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ; ਅਤੇ ਤੁਸੀਂ ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।**

ਯੂਹੰਨਾ 8:31-32

ਇਸ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ: ਇਸ ਜੁੱਗ ਦੇ ਰੂਪ ਜਿਹੇ ਨਾ ਬਣੇ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ। (ਰੋਮੀਆਂ 12:2)

ਇਸ ਲਈ, ਸਾਨੂੰ ‘ਆਪਣੀ ਬੁੱਧ ਨੂੰ ਨਵਾਂ ਕਰਨ,’ ਸਚਿਆਈ ਨੂੰ ਸਿਆਣਨ ਅਤੇ ਹਕੀਕਤ ਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਬਣਾਉਣ ਉੱਤੇ ਮਿਹਨਤ ਕਰਨੀ ਚਾਹੀਦੀ ਹੈ।

## ਰੋਮੀਆਂ ਛੇ ਅਧਿਆਇ ਵਿਚਲੀ ਸਚਾਈ

ਰੋਮੀਆਂ 6 ਅਧਿਆਇ ਵਿੱਚੋਂ ਸਾਨੂੰ ਇੱਕ ਬਹੁਤ ਹੀ ਜ਼ਰੂਰੀ ਸੱਚ ਸਿੱਖਣ ਨੂੰ ਮਿਲਦਾ ਹੈ – ਜੋ **ਹਕੀਕਤ ਨੂੰ ਹਕੀਕਤ** ਬਣਾਉਣ ਵਿੱਚ ਅਤੇ ਅਖਿਮਾਸ਼ੀਲਤਾ, ਨਕਾਰੇ ਜਾਣ, ਕ੍ਰੋਧ ਅਤੇ ਕਿਸੇ ਵੀ ਤਰ੍ਹਾਂ ਦੇ ਪਾਪ ਉੱਤੇ ਜਿੱਤ ਪਾ ਕੇ ਜੀਉਣ ਵਿੱਚ ਸਾਡੀ ਮਦਦ ਕਰਨ ਕਰਦਾ ਹੈ। **ਖਾਓਗੇ ਤੁਹਾਡੀਆਂ**

ਰੋਮੀਆਂ 6:1 ਰੁਣ ਅਸੀਂ ਕੀ ਆਖੀਏ? ਕੀ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ?

➤ ਇਹ ਤਾਂ ਨਿਰਬੁੱਧੀ ਵਾਲੀ ਗੱਲ ਹੈ ! ‘ਫਗੂੜੀ ਦੇ ਪੱਤੇ’ ਵਾਲੇ ਨਜ਼ਰੀਏ ਤੋਂ ਕੱਢਿਆ ਗਿਆ ਨਿਚੋੜ।

(2) ਕਦੇ ਨਹੀਂ ! **ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ** ਹੁਣ ਅਗਾਂਹ ਨੂੰ ਉਸ ਵਿੱਚ ਕਿੱਕਰ ਜੀਵਨ ਕੱਟੀਏ?

➤ ਕੀ? “ਪਾਪ ਦੀ ਵੱਲੋਂ ਮੋਇਆ” ਮੈਂ ਮਰ ਗਿਆ? ਕਦੋਂ?

ਜੇਕਰ “ਮੈਂ ਪਾਪ ਦੀ ਵੱਲੋਂ ਮੋਇਆ,” ਤਾਂ ਮੈਂ ਹਾਲੇ ਵੀ ਇਹ ਕੰਮ ਕਿਉਂ ਕਰਦਾ ਹਾਂ?

(3) ਅਥਵਾ **ਤੁਸੀਂ ਇਸ ਗੱਲ ਤੋਂ ਅਣਜਾਣ ਹੋ** ਭਈ ਸਾਡੇ ਵਿੱਚੋਂ ਜਿਨ੍ਹਾਂ ਨੇ **ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹ ਦੀ ਮੌਤ ਦਾ ਬਪਤਿਸਮਾ ਲਿਆ?**

➤ ਬੈਪਟਾਈਜ਼ੇ (ਯੂਨਾਨੀ) – ਇਸ ਦਾ ਸ਼ਾਬਦਿਕ ਅਰਥ ਹੈ: **ਵਿੱਚ ਰੱਖਣਾ ਜਾਂ ਸਾਂਭਣਾ**

ਸੋ ਇਸ ਯੂਨਾਨੀ ਸ਼ਬਦ ਦਾ ਅਨੁਵਾਦ ਕਰਨ ਲਈ ਆਉ 3 ਆਇਤ ਨੂੰ ਇੱਕ ਵਾਰ ਫਿਰ ਪੜ੍ਹਦੇ ਹਾਂ:

ਅਥਵਾ **ਤੁਸੀਂ ਇਸ ਗੱਲ ਤੋਂ ਅਣਜਾਣ ਹੋ** ਭਈ ਸਾਡੇ ਵਿੱਚੋਂ ਜਿਹੜੇ **ਮਸੀਹ ਯਿਸੂ ਵਿੱਚ ਸਾਂਭੇ ਗਏ ਉਹ ਦੀ ਮੌਤ ਵਿੱਚ ਸਾਂਭੇ ਗਏ?**

ਪ੍ਰਭੂ ਦੇ ਨਜ਼ਰੀਏ ਤੋਂ:

ਸਾਰੀ ਮਨੁੱਖ ਜਾਤੀ ਜਾਂ ਤਾਂ ਆਦਮ ਵਿੱਚ ਹੈ ਜਾਂ ਮਸੀਹ ਵਿੱਚ (1 ਕੁਰਿੰਥੀਆਂ 15:22)

ਜੇਕਰ ਅਸੀਂ “ਮਸੀਹ ਵਿੱਚ” ਹਾਂ ਤਾਂ ਪ੍ਰਭੂ ਪਰਮੇਸੁਰ ਇਸ ਗੱਲ ਨੂੰ ਵੇਖਦਾ ਹੈ ਕਿ:

ਜੇ ਕੁਝ ਯਿਸੂ ਹੈ, ਉਹੇ ਅਸੀਂ ਹਾਂ।

ਅਸੀਂ ਧਰਮੀ ਹਾਂ (ਰੋਮੀਆਂ 3:22; 2 ਕੁਰਿੰਥੀਆਂ 5:21) ਅਤੇ ਅਸੀਂ ਪਵਿੱਤਰ ਹਾਂ (ਕੁਲੁੱਸੀਆਂ 1:22; 1 ਕੁਰਿੰਥੀਆਂ 3:17)

- ਅਤੇ -

ਜੇ ਯਿਸੂ ਨਾਲ ਹੁੰਦਾ ਹੈ ਉਹੇ ਸਾਡੇ ਨਾਲ ਵੀ ਹੁੰਦਾ ਹੈ।

(4) ਸੋ **ਅਸੀਂ ਮੌਤ ਦਾ ਬਪਤਿਸਮਾ ਲੈਣ** (ਸਾਂਭੇ ਜਾਣ) ਕਰਕੇ **ਉਹ ਦੇ ਨਾਲ ਦੱਬੇ ਗਏ** ਤਾਂ ਜੋ (ਇਸ ਮਕਸਦ ਲਈ ਕਿ) **ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ।**

➤ ਯਿਸੂ ਦੇ ਲਹੂ ਨੇ – ਸਾਨੂੰ ਮਾਫ਼ ਕੀਤਾ ਅਤੇ ਛੁਡਾਇਆ

- ਯਿਸੂ ਮਰਿਆ – ਅਸੀਂ ਮਰੇ! ਪਾਪ ਦੀ ਮਜ਼ੂਰੀ ਮੌਤ ਹੈ ਰੋਮੀਆਂ 6:23
- ਯਿਸੂ ਦੱਬਿਆ ਗਿਆ – ਅਸੀਂ ਦੱਬੇ ਗਏ! ਖ਼ਤਮ ਹੋ ਗਿਆ
- ਯਿਸੂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ – ਅਸੀਂ ਮੁਰਦਿਆਂ ਵਿੱਚੋਂ ਜਿਵਾਲੇ ਗਏ।

## ਇਹ “ਨਵਾਂ ਜੀਵਨ” ਹੈ

1 ਪਤਰਸ 1:3 ਉਸ ਦੀ ਅੱਤ ਦਯਾ ਨੇ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਕਾਰਨ ਸਾਨੂੰ ਜੀਉਂਦੀ ਆਸ ਲਈ ਨਵੇਂ ਸਿਰਿਓਂ ਜਨਮ ਦਿੱਤਾ।

- ਤਾਂ ਜੋ ਹੁਣ: ਅਸੀਂ ਵੀ ਜੀਵਨ ਦੇ ਨਵੇਂਪਣ ਵਿੱਚ ਚੱਲੀਏ। ਐਨ ਏ ਐਸ ਬੀ “ਚੱਲੀਏ” (ਐਨ ਆਈ ਵੀ), “ਚੱਲਣਾ ਚਾਹੀਦਾ ਹੈ” (ਕੇ ਜੇ ਵੀ)

## “ਜੀਵਨ ਦੇ ਨਵੇਂਪਣ ਵਿੱਚ ਚੱਲੀਏ”

- ਕਰਤਰੀਵਾਚ: ਕਰਤਾ “ਅਸੀਂ” ਨੂੰ ਕਿਰਿਆ ਕਰਨਾ ਜ਼ਰੂਰੀ ਹੈ।  
“ਮੈਨੂੰ” ਇਹ ਕਰਨਾ ਜ਼ਰੂਰੀ ਹੈ! “ਤੁਹਾਨੂੰ” ਇਹ ਕਰਨਾ ਜ਼ਰੂਰੀ ਹੈ!
- ਕਿਰਿਆਰਥ ਭਾਵ: ਕਿਰਿਆ ਨਿਰਭਰ ਹੈ।

**ਇਹ ਤੁਹਾਡੇ / ਮੇਰੇ ਉੱਤੇ ਨਿਰਭਰ ਕਰਦੀ ਹੈ!**

- ਸਾਡੇ ਕੋਲ ਜੀਵਨ ਦੇ ਨਵੇਂਪਣ ਵਿੱਚ ਚੱਲਣ ਦੀ ਚੋਣ ਹੈ  
“ਜੇਕਰ” ਅਸੀਂ ਇਵੇਂ ਕਰਨਾ ਚਾਹੀਏ, ਅਤੇ “ਜੇਕਰ” ਅਸੀਂ ਇਵੇਂ ਕਰੀਏ!

ਯਿਸੂ ਨੇ ਆਪਣਾ ਕੰਮ ਕਰ ਦਿੱਤਾ ਹੈ – ਹੁਣ ਅਸੀਂ ਆਪਣਾ ਕੰਮ ਕਰਨਾ ਹੈ !

(5) ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਹ ਦੇ ਨਾਲ ਜੋੜੇ ਗਏ ਤਾਂ ਉਹ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ,

- ਜੀਵਨ ਦੇ ਨਵੇਂਪਣ ਵਿੱਚ ਚੱਲਣਾ

➤ ਇਹ ਸੰਭਵ ਹੈ !

- ਸੇ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਉਹ ਨਵੀਆਂ ਹੋ ਗਈਆਂ ਹਨ। 2 ਕੁਰਿੰਥੀਆਂ 5:17 ਐਨ ਕੇ ਜੇ ਵੀ

ਕਦਮ #1 ਇਹ ਹੈ: ਸਾਨੂੰ ਇਸ ਸਚਾਈ ਨੂੰ ਜਾਣਨਾ ਜ਼ਰੂਰੀ ਹੈ

(6) ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ ਭਈ (ਇਸ ਮਕਸਦ ਨਾਲ ਕਿ) ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ;

- ਇਹ ਪ੍ਰਭੂ ਵੱਲੋਂ ਦਿੱਤੀ ਗਈ ਸਚਾਈ ਹੈ, ਉਸ ਦਾ ਵਚਨ ਜੋ “ਭਲੇ-ਬੁਰੇ ਦੀ ਸਿਆਣ ਦੇ ਦਰਖਤ, ਭਾਵ ਕਿ ਮਨੁੱਖ ਦੇ ਉਸ ਨਜ਼ਰੀਏ ਦੇ ਉਲਟ ਹੈ ਜੋ ਉਸ ਤੋਂ ਬਣਦਾ ਹੈ ਜਿਸ ਨੂੰ ਉਹ ਆਪਣੇ ਫਰੂਟੀ ਦੇ ਪੱਤਿਆਂ ਵਿਚੋਂ ਦੀ ਵੇਖ ਅਤੇ ਛੂਹ ਸਕਦਾ ਹੈ।

ਇਹ ਜਾਣਦੇ ਹੋਏ ਕਿ:

“ਸਾਡੀ ਪੁਰਾਣੀ ਮਨੁੱਖਤਾਈ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਗਈ”

ਇਹੋ ਸਚਾਈ ਹੈ ! ਹਕੀਕਤ !

“ਸਲੀਬ ਚੜ੍ਹਾਈ ਗਈ”

- ਅਨਿਸ਼ਚਿਤ ਭੂਤਕਾਲ ਦੀ ਕਿਰਿਆ – ਅਤੀਤ ਵਿੱਚ ਕਿਸੇ ਸਮੇਂ ਵਾਪਰਿਆ। ਜਦੋਂ ਯਿਸੂ ਸਲੀਬ ਚੜ੍ਹਾਇਆ ਗਿਆ, ਤੁਸੀਂ ਸਲੀਬ ਚੜ੍ਹਾਏ ਗਏ।
- ਕਰਮਣੀਵਾਚ – ਕਰਤਾ: “ਸਾਡੀ ਪੁਰਾਣੀ ਮਨੁੱਖਤਾਈ” ਨੇ ਸਲੀਬ ਚੜ੍ਹਾਏ ਜਾਣ ਦੀ ਕਿਰਿਆ ਨੂੰ ਪ੍ਰਾਪਤ ਕੀਤਾ। ਮੈਂ ਇਸ ਨੂੰ ਹਾਸਲ ਕਰਨ ਲਈ ਕੁਝ ਨਹੀਂ ਕੀਤਾ। ਇਹ ਹਕੀਕਤ ਹੈ।

“ਸਾਡੀ ਪੁਰਾਣੀ ਮਨੁੱਖਤਾਈ ਉਸ ਦੇ ਨਾਲ ਸਲੀਬ ਚੜ੍ਹਾਈ ਗਈ”

- ਕਿਉਂ?

ਭਈ (ਇਸ ਮਕਸਦ ਲਈ ਕਿ) ਪਾਪ ਦਾ ਸਰੀਰ ਨਸ਼ਟ ਹੋ ਜਾਵੇ

- “ਜਾਵੇ” ਕਿਰਿਆਰਥ ਭਾਵ ਵਿੱਚ ਹੈ, ਕਿਰਿਆ ਕਰਨਾ ਮੇਰੇ ਉੱਤੇ ਨਿਰਭਰ ਹੈ।

- ਇਸ ਸਚਾਈ ਨੂੰ, ਇਸ ਹਕੀਕਤ ਨੂੰ ਆਪਣੇ ਜੀਵਨ ਦੀ ਹਕੀਕਤ ਬਣਾਉਣਾ ਸਾਡੇ ਉੱਤੇ ਨਿਰਭਰ ਹੈ।

ਯਿਸੂ ਨੇ ਆਪਣੀ ਮੌਤ ਅਤੇ ਵਹਾਏ ਹੋਏ ਲਹੂ ਦੁਆਰਾ ਮੇਰੇ ਪਾਪ ਨੂੰ ਮਾਫ਼ ਕਰ ਦਿੱਤਾ ਹੈ ਅਤੇ ਇਸ ਕਰਕੇ ਮੈਂ ਪਾਪ (ਮੌਤ) ਦੀ ਸਜ਼ਾ ਤੋਂ ਅਜ਼ਾਦ ਹਾਂ ਅਤੇ ਮੈਨੂੰ ਸਦੀਪਕ ਜੀਵਨ ਮਿਲ ਗਿਆ ਹੈ।

- ਉਸ ਦੀ ਕਿਰਪਾ ਨਾਲ ਇਹ ਹਰੇਕ ਸੱਚੇ ਵਿਸ਼ਵਾਸੀ ਲਈ ਇੱਕ ਮੁਕੰਮਲ, ਪੂਰੀ ਕਰ ਦਿੱਤੀ ਗਈ ਹਕੀਕਤ ਹੈ
- ਪਰ ਹੁਣ, ਰੋਮੀਆਂ ਛੇ ਅਧਿਆਇ ਸਾਨੂੰ ਇਹ ਵਿਖਾ ਰਿਹਾ ਹੈ ਕਿ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਪਾਪ ਦੀ ਸ਼ਕਤੀ ਤੋਂ ਕਿਵੇਂ ਅਜ਼ਾਦ ਹੋ ਸਕਦੇ ਹਾਂ।
- ਇਹ ਸਾਡੀ ਮੁਕਤੀ ਦਾ ਉਹ ਹਿਸਾ ਹੈ ਜਿਸ ਨੂੰ ਅਸੀਂ “ਆਪ ਨਿਭਾਉਣਾ” ਹੈ (ਫਿਲਿੱਪੀਆਂ 2:12)

ਸੋ, ਪਹਿਲਾ ਕਦਮ ਹੈ:

ਇਸ ਸਚਾਈ ਨੂੰ ਪਛਾਣਨਾ:

(7) ਕਿਉਂਕਿ ਜਿਹੜਾ ਮੋਇਆ ਉਹ ਪਾਪ ਤੋਂ ਛੁੱਟ ਗਿਆ।

- ਇਹ ਹਕੀਕਤ ਹੈ! ਸਚਾਈ!
- ਇਹੋ ਪਾਪ ਦੀ ਸ਼ਕਤੀ ਤੋਂ ਮੇਰਾ ਛੁਟਕਾਰਾ ਅਤੇ ਜਿੱਤ ਹੈ !
- ਕੀ ਤੁਸੀਂ ਕਦੇ ਕਿਸੇ ਮੁਰਦੇ ਵਿਅਕਤੀ ਨੂੰ ਪਾਪ ਕਰਦੇ ਵੇਖਿਆ ਹੈ? ਉਸ ਨੂੰ ਮਾਰੇ, ਕੁੱਟੇ

(8) ਪਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮੋਏ ਤਾਂ ਸਾਨੂੰ ਨਿਰਚਾ ਹੈ ਜੇ ਉਹ ਦੇ ਨਾਲ ਜੀਵਾਂਗੇ ਭੀ,

- ਇਹ ਸਚਾਈ / ਹਕੀਕਤ / ਸਦੀਪਕ ਸਚਾਈ ਹੈ

(9) ਕਿਉਂ ਜੇ ਅਸੀਂ ਇਹ **ਜਾਣਦੇ** ਹਾਂ ਭਈ ਮਸੀਹ ਜੇ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ।  
**ਅਗਾਹਾਂ ਨੂੰ ਮੌਤ ਦਾ ਉਸ ਉੱਤੇ ਵੱਸ ਨਹੀਂ।**

- ਪਾਪ ਅਤੇ ਮੌਤ ਦੀ ਸ਼ਕਤੀ ਉੱਤੇ **ਉਸ ਦੀ ਜਿੱਤ** ਪਾਪ ਅਤੇ ਮੌਤ ਦੀ ਸ਼ਕਤੀ ਤੋਂ ਮੇਰਾ ਛੁਟਕਾਰਾ ਅਤੇ ਜਿੱਤ ਹੈ !
- ਮਸੀਹ ਫੇਰ ਕਦੇ ਨਾ ਮਰੇਗਾ, ਤੁਸੀਂ ਕਦੇ ਨਾ ਮਰੋਗੇ। ਮੌਤ ਹੁਣ ਤੁਹਾਡੀ ਮਾਲਕ ਨਹੀਂ ਹੈ। ਤੁਸੀਂ ਮਸੀਹ ਵਿੱਚ ਸਾਂਭੇ ਗਏ ਹੋ।

(10) ਜਿਹੜੀ ਮੌਤ ਉਹ ਮੋਇਆ ਉਹ ਪਾਪ ਦੇ ਕਾਰਨ **ਇੱਕੋ ਵਾਰ** ਮੋਇਆ ਪਰ ਜਿਹੜਾ ਜੀਵਨ ਉਹ ਜੀਉਂਦਾ ਹੈ ਉਹ ਪਰਮੇਸੁਰ ਦੇ ਕਾਰਨ ਜੀਉਂਦਾ ਹੈ।

---

ਕਦਮ #2: ਸੇ ਹੁਣ ਜਦੋਂ ਤੁਸੀਂ ਸਚਾਈ ਨੂੰ ਜਾਣ ਲਿਆ ਹੈ ਤਾਂ ਇਸ ਹਕੀਕਤ ਨੂੰ  
ਆਪਣੀ ਜ਼ਿੰਦਗੀ ਦੀ ਹਕੀਕਤ ਬਣਾਓ !

(11) ਇਸੇ ਤਰ੍ਹਾਂ ਤੁਸੀਂ ਭੀ ਆਪਣੇ ਆਪ ਨੂੰ ਪਾਪ ਦੀ ਵੱਲੋਂ ਮੋਏ ਹੋਏ ਪਰ ਮਸੀਹ ਯਿਸੂ ਵਿੱਚ ਪਰਮੇਸੁਰ ਲਈ ਜੀਉਂਦੇ **ਸਮਝੋ**।

(ਸਮਝੋ – ਐਨ ਏ ਐਸ ਬੀ; ਐਨ ਐਲ ਟੀ; ਏ ਐਮ ਪੀ) (ਜਾਣੋ – ਐਨ ਆਈ ਵੀ) (ਮੰਨੋ – ਐਨ ਕੇ ਜੇ)  
ਰੋਮੀਆਂ 4:1-12 ਵਿੱਚ ਇਸੇ ਸ਼ਬਦ ਨੂੰ 7 ਵਾਰ “ਗਿਣੀ ਗਈ” ਦੇ ਰੂਪ ਵਿੱਚ ਇਸਤੇਮਾਲ ਕੀਤਾ ਗਿਆ ਹੈ

**ਸਮਝੋ** – ਆਗਿਆਸੂਚਕ ਭਾਵ ਵਿੱਚ ਹੈ – **ਇੱਕ ਹੁਕਮ!**

ਇਸ ਦਾ ਯੂਨਾਨੀ ਸ਼ਬਦ ਇੱਕ ਲੇਖੇ-ਜੇਖੇ ਵਾਲਾ ਸ਼ਬਦ ਹੈ ਜਿਸ ਦਾ ਅਰਥ ਹੈ: ਦਾ ਲੇਖਾ-ਜੇਖਾ ਕਰਨਾ, **ਸਚਾਈ** ਨੂੰ **ਪਛਾਣਨਾ** ਅਤੇ **ਤੱਥਾਂ** ਦਾ ਨਿਚੋੜ ਕੱਢ ਕੇ ਆਪਣੇ **ਲੇਖੇ ਗਿਣਨਾ**।

- ਉਸ ਸਭ ਦਾ ਨਿਚੋੜ ਜੋ ਪਹਿਲਾਂ ਬੀਤ ਚੁੱਕਿਆ ਹੈ।
- ਉਸ ਸਚਾਈ ਨੂੰ ਪਛਾਣੋ / ਵਿਸ਼ਵਾਸ ਕਰੋ ਕਿ ਜਿਸ ਦਾ ਤੁਸੀਂ ਸਹਾਰਾ ਲੈ ਸਕਦੇ ਹੋ, ਜਿਸ ਉੱਤੇ ਤੁਸੀਂ ਭਰੋਸਾ ਕਰ ਸਕਦੇ ਹੋ।

- ਇਸ ਨੂੰ ਲਿਖ ਲਵੋ / ਇਸ ਨੂੰ ਲਾਗੂ ਕਰੋ / ਇਸ ਉੱਤੇ ਖੜ੍ਹੇ ਰਹੋ / ਕਿਰਿਆ ਕਰੋ / ਇਹ ਕਰੋ
- ਇਸ ਨੂੰ ਇੱਕੋ ਵਾਰ ਕਰ ਕੇ ਖ਼ਤਮ ਕਰੋ।
- ਇਹੋ ਆਖਰੀ ਜਾਂ ਮੁੱਖ ਸ਼ਬਦ ਹੈ – **ਇਸ ਤੇ ਵਿਸ਼ਵਾਸ ਕਰੋ!**
- ਇਬਰਾਨੀਆਂ 11:1-2 ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ (ਜਾਂ ਤੱਤ, ਜਾਂ ਬੁਨਿਆਦ) ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।
- ਉਸ ਗੱਲ ਦਾ ਪੱਕਾ ਭਰੋਸਾ ਜੋ ਪਰਮੇਸ਼ੁਰ ਦੇ ਸਦੀਪਕ ਨਜ਼ਰੀਏ ਤੋਂ ਸੱਚ ਹੈ, ਨਾ ਕਿ ਮੇਰੇ ਵੇਖਣ ਜਾਂ ਸਮਝਣ ਦੁਆਰਾ ਬਣਨ ਵਾਲੇ ਮੇਰੇ ‘ਫਗੂੜੀ ਦੇ ਪੱਤੇ’ ਵਾਲੇ ਨਜ਼ਰੀਏ ਤੇ ਅਧਾਰਤ ਹੈ।
- ਵਿਸ਼ਵਾਸ ਸਾਡੇ ਜੀਵਨ ਵਿੱਚ ਹਕੀਕਤ ਨੂੰ ਹਕੀਕਤ ਬਣਾਉਂਦਾ ਹੈ। ਮੈਂ ਭਾਵੇਂ ਇਸ ਤੇ ਵਿਸ਼ਵਾਸ ਕਰਾਂ ਜਾਂ ਨਾ ਕਰਾਂ, ਇਹ ਸੱਚ ਹੀ ਹੈ। ਪਰ ਵਿਸ਼ਵਾਸ ਤੱਥਾਂ ਨੂੰ, ਸਚਾਈ ਨੂੰ ਮੇਰੇ ਜੀਵਨ ਦੀ ਹਕੀਕਤ ਬਣਾਉਂਦਾ ਹੈ।

(12) **ਉਪਰੰਤ** ਪਾਪ ਤੁਹਾਡੀ ਮਰਨਹਾਰ ਦੇਹੀ ਵਿੱਚ ਰਾਜ **ਨਾ ਕਰੋ** ਜੋ ਤੁਸੀਂ ਉਹ ਦਿਆਂ ਬੁਰਿਆਂ ਵਿਸ਼ਿਆਂ ਦੇ ਅਧੀਨ ਹੋਵੋ,

- **ਤੁਹਾਨੂੰ** ਕਿਰਿਆ ਕਰਨਾ ਜ਼ਰੂਰੀ ਹੈ। ਇਹ **ਤੁਹਾਡੇ** ਉੱਤੇ ਨਿਰਭਰ ਹੈ
- ਪੌਲੁਸ ਸਾਨੂੰ ਆਖਦਾ ਹੈ:  
“ਆਪਣੀ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ (ਅਫ਼ਸੀਆਂ 4:22)  
[ਜੇ ਮਸੀਹ ਦੇ ਨਾਲ ਸਲੀਬ ਚੜ੍ਹਾਈ ਗਈ ਸੀ]
- ਪੁਰਾਣੇ ਮੁਰਦਾ ਇਨਸਾਨ ਨੂੰ ਲਾਹ ਸੁੱਟੋ! ਉਸ ਵਿੱਚੋਂ ਬਦਬੂ ਆਉਂਦੀ ਹੈ! ਅਤੇ ਉਸ ਵੱਲੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਕੰਮਾਂ ਵਿੱਚੋਂ ਵੀ ਬਦਬੂ ਆਉਂਦੀ ਹੈ!

ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ। (4:24) ਨਾ ਸ਼ਤਾਨ ਨੂੰ ਥਾਂ ਦਿਓ। (4:27)

ਸ਼ਤਾਨ ਆਖਦਾ ਹੈ: “ਭਲੇ ਅਤੇ ਬੁਰੇ ਦੀ ਸਿਆਣ ਦੇ ਬਿਰਫ਼ ਤੋਂ ਲੈ ਲਓ ਤਾਂ ਜੋ ਤੁਸੀਂ ਪਰਮੇਸ਼ੁਰ ਵਰਗੇ ਬਣ ਜਾਓ।” ਪ੍ਰਭੂ ਆਖਦਾ ਹੈ: “ਜੀਵਨ ਦੇ ਬਿਰਫ਼ ਤੋਂ ਲੈ ਲਓ ਤਾਂ ਜੋ ਤੁਸੀਂ ‘ਧਾਰਮਿਕਤਾ ਅਤੇ ਸਚਾਈ ਦੀ ਪਵਿੱਤਰਤਾ ਵਿੱਚ ਸਿਰਜੇ ਜਾ ਕੇ’ ਪਰਮੇਸ਼ੁਰ ਵਰਗੇ ਬਣ ਜਾਓ।”

“ਜਿਵੇਂ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ...ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ।”

ਰੋਮੀਆਂ 6:4 ਕੇ ਜੇ ਵੀ

- ਫੈਸਲਾ ਤੁਸੀਂ ਕਰਨਾ ਹੈ। **ਤੁਹਾਨੂੰ** ਫੈਸਲਾ ਉਸ ਗੱਲ ਦੇ ਅਧਾਰ ਤੇ ਕਰਨਾ ਚਾਹੀਦਾ ਹੈ ਜਿਸ ਬਾਰੇ **ਤੁਸੀਂ ਜਾਣਦੇ** ਹੋ ਕਿ ਇਹ ਸੱਚ ਹੈ ਅਤੇ **ਇਸ ਨੂੰ ਲਾਗੂ ਕਰਨਾ ਚਾਹੀਦਾ** ਹੈ।
- **ਪਾਪ ਨੂੰ ਰਾਜ ਨਾ ਕਰਨ ਦਿਓ !**

(13a) ਅਤੇ ਆਪਣੇ ਅੰਗ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ (ਆਗਿਆਸੂਚਕ ਹੁਕਮ) **ਸੌਂਪੋ**।

- ਪ੍ਰਭੂ ਨੇ ਆਪਣਾ ਕੰਮ ਕਰ ਦਿੱਤਾ ਹੈ, ਸਾਡੇ ਲਈ ਕੰਮ ਨੂੰ ਪੂਰਾ ਕੀਤਾ ਹੈ।
- ਹੁਣ ਸਾਨੂੰ ਆਪਣਾ ਕੰਮ ਕਰਦੇ ਹੋਏ ਸਚਾਈ ਨੂੰ ਆਪਣੇ ਜੀਵਨ ਦੀ **ਹਕੀਕਤ** ਬਣਾਉਣਾ ਜ਼ਰੂਰੀ ਹੈ।

ਪੌਲੁਸ ਇਸ ਸਚਾਈ ਤੋਂ ਜਾਣੂ ਸੀ – ਉਸ ਨੇ ਇਸ ਨੂੰ ਸਮਝਿਆ / ਮੰਨਿਆ ਅਤੇ ਆਪਣੇ ਜੀਵਨ ਵਿੱਚ ਹਕੀਕਤ ਬਣਾਇਆ।

- “ਮੈਂ ਮਸੀਹ ਦੇ ਨਾਲ **ਸਲੀਬ ਦਿੱਤਾ ਗਿਆ** ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੇ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਨਾਲ ਭੋਗਦਾ ਹਾਂ ਜਿਹ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।” ਗਲਾਤੀਆਂ 2:20

ਉਹ ਡਾਕੂ ਤੁਸੀਂ ਹੋ ! ਉਹ ਡਾਕੂ ਮੈਂ ਹਾਂ !



ਕਦਮ #3:

(13b) ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੋ ਹੋਏ ਜਾਣ ਕੇ ਪਰਮੇਸੁਰ ਨੂੰ ਸੌਂਪ ਦਿਓ

(ਆਗਿਆਸੂਚਕ) ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸੁਰ ਨੂੰ ਸੌਂਪ ਦਿਓ।

- ਸੌਂਪ ਦਿਓ – ਸਾਹਮਣੇ ਲਿਆਉਣਾ ਅਤੇ ਦੇ ਦੇਣਾ, ਜਾਂ ਆਪਣਾ ਆਪ ਸੌਂਪ ਦੇਣਾ
- ਦੇ ਚੋਣਾਂ:

(1) ਆਪਣੇ ਆਪ ਨੂੰ ਪਾਪ ਨੂੰ ਸੌਂਪ ਦਿਓ (ਦੇ ਦਿਓ)

- ਜਾਂ -

(2) ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਨੂੰ ਅਤੇ ਧਾਰਮਿਕਤਾ ਨੂੰ ਸੌਂਪ ਦਿਓ।

(3) ਆਪਣੇ ਆਪ ਨੂੰ ਯਿਸੂ ਨੂੰ ਸੌਂਪ ਦਿਓ

ਇੱਕ ਵਾਰ ਤੋਹਫ਼ਾ ਦੇਣ ਤੋਂ ਬਾਦ, ਜੇਕਰ ਇਸ ਨੂੰ ਵਾਪਸ ਲਿਆ ਜਾਂਦਾ ਹੈ ਤਾਂ ਇਹ ਚੋਰੀ ਹੈ।

ਤੁਸੀਂ ਆਪਣੇ ਆਪ ਦੇ ਨਹੀਂ ਹੋ, ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸੁਰ ਦੀ ਵਡਿਆਈ ਕਰੋ। (1 ਕੁਰਿੰਥੀਆਂ 6:19-20)

- ਆਪਣੇ ਆਪ ਨੂੰ ਸਚਾਈ ਨੂੰ ਦੇ ਦਿਓ (ਯੂਹੰਨਾ 14:6)।

ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ (ਆਪਣੇ ਆਪ ਲਈ ਮਰ ਜਾਵੇ। ਇੱਕ ਸਲੀਬ ਚੜ੍ਹਾਇਆ ਹੋਇਆ ਜੀਵਨ ਜੀਵੇ) ਮੇਰੇ ਪਿੱਛੇ ਚੱਲੇ।

(ਮੱਤੀ 16:24)

➤ ਤੁਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਸਕਦੇ ਹੋ।

1. ਸਚਾਈ ਨੂੰ ਪਛਾਣੋ
2. ਇਸ ਨੂੰ ਆਪਣੇ ਜੀਵਨ ਦੀ ਹਕੀਕਤ ਬਣਾਓ। ਇਸ ਤੇ ਖੜ੍ਹੇ ਰਹੋ।
3. ਆਪਣੇ ਆਪ ਨੂੰ ਸੰਪੂਰਨ ਤੌਰ ਤੇ ਅਤੇ ਪੂਰੀ ਤਰ੍ਹਾਂ ਪ੍ਰਭੂ ਯਿਸੂ ਨੂੰ ਸੌਂਪ ਦਿਓ / ਅਰਪਣ ਕਰ ਦਿਓ / ਦੇ ਦਿਓ।

ਆਪਣੀ ਸਲੀਬ ਚੁੱਕੋ ਅਤੇ ਪ੍ਰਭੂ ਦੇ ਪਿੱਛੇ ਚੱਲੋ

ਮਸੀਹ ਦਾ ਪ੍ਰੇਮ ਸਾਨੂੰ ਮਜ਼ਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ ਇਸੇ ਕਰਕੇ ਸੱਭੇ ਮੋਏ; ਅਤੇ ਉਹ ਸਭਨਾਂ ਦੇ ਲਈ ਮੋਇਆ ਤਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਆਪ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।

2 ਕੁਰਿੰਥੀਆਂ 5:14-15